

ਤੁਰੰਤ ਰਿਲੀਜ਼ ਲਈ

ਬ੍ਰੈਂਪਟਨ ਸਮਰ ਆਰਟਿਸਟ ਮਾਰਕੀਟ ਵਿਖੇ ਲੋਕਲ ਖਰੀਦਦਾਰੀ ਕਰੋ ਅਤੇ ਬ੍ਰੈਂਪਟਨ ਦੀ ਆਰਟਸ ਕਮਿਊਨਿਟੀ ਦੀ ਸਹਾਇਤਾ ਕਰੋ

ਬ੍ਰੈਂਪਟਨ, ਓਨਟਾਰੀਓ (12 ਜੁਲਾਈ, 2022) – ਸਿਟੀ ਆਫ ਬ੍ਰੈਂਪਟਨ ਦੀ ਆਰਟਸ, ਕਲਚਰ ਐਂਡ ਕ੍ਰੀਏਟਿਵ ਇੰਡਸਟਰੀ ਡਿਵੈਲਪਮੈਂਟ ਏਜੰਸੀ (Arts, Culture & Creative Industry Development Agency) (ਏ.ਸੀ.ਸੀ.ਆਈ.ਡੀ.ਏ.) ਨਿਵਾਸੀਆਂ ਨੂੰ ਸੱਦਾ ਦਿੰਦੀ ਹੈ ਕਿ ਉਹਨਾਂ ਦੀ ਉਦਘਾਟਨੀ ਸਮਰ ਆਰਟਿਸਟ ਮਾਰਕੀਟ (Summer Artist Market) ਵਿਖੇ, ਲੋਕਲ ਕਲਾਕਾਰਾਂ ਦੀ ਹਿਮਾਇਤ ਕਰੋ ਅਤੇ ਬ੍ਰੈਂਪਟਨ ਦੀ ਆਰਟਸ ਕਮਿਊਨਿਟੀ ਦੇ ਨਾਲ ਜੁੜੋ। ਸ਼ਨੀਵਾਰ, 16 ਜੁਲਾਈ ਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ, ਸਮਰ ਆਰਟਿਸਟ ਮਾਰਕੀਟ, ਬ੍ਰੈਂਪਟਨ ਦੇ 25 ਕਲਾਕਾਰ ਵਿਕਰੇਤਾਵਾਂ ਅਤੇ ਲੋਕਲ ਕਲਾ ਸੰਗਠਨਾਂ ਨੂੰ, ਦ ਰੋਜ਼ ਬ੍ਰੈਂਪਟਨ (The Rose Brampton) ਦੇ ਅੰਦਰ ਪੇਸ਼ ਕਰੇਗੀ, ਜਿਹਨਾਂ ਵਿੱਚ ਸ਼ਾਮਲ ਹਨ:

- 905ਇੰਕ (905ink)
- ਅਬਿਓਲਾ ਇਡੋਵੂ (Abiola Idowu)
- ਅਦਿਤੀ ਗਨੀਵ ਸਾਂਗਵਾਨ (Aditi Ganeev Sangwan)
- ਐਨਮੈਰੀ ਕਲੋਡੇਟ ਆਰਟ (Annemarie Claudette Art)
- ਆਰਟ ਬਾਇ ਅਨੀਤਾ ਪੀਟਰਸ (Art By Anita Pietras)
- ਆਰਟ ਐਨ ਮਿਲ ਸਟ੍ਰੀਟ (Art on Mill Street)
- ਆਰਟੀਸਨਵਰਕਸ (ArtisanWorks)
- ਬ੍ਰੈਂਪਟਨ ਕਵਿਲਟਰਸ ਗਿਲਡ (Brampton Quilters Guild)
- ਬਰੌਡਨਿੰਗ ਹੋਰੀਜ਼ੋਨਸ (Broadening Horizons)
- ਕਾਰਲੇਨਾ ਜੈਨ (Carlena Jean)
- ਐੰਬੈਲਿਸ਼ਡ (Emmbellished)
- ਗੈਲਰੀ 22 ਕਲੈਕਟਿਵ (Gallery 22 Collective)
- ਹਨੀਨ ਅਰਸ਼ਦ (Haneen Arshad)
- ਐਚ.ਜੇ.ਈ.ਐਮ. ਕੰ (HJEM Co)
- ਜੂਲੀਆ ਲੂਈਸ ਪਰੇਰਾ (Julia Louise Pereira)
- ਲੇ ਸਾਰਜ ਕ੍ਰੀਏਸ਼ਨਸ (Le Sarge Creations)
- ਲਿਊਕਸ ਬਾਇ ਨੋਨੀ (Luxe by Nonie)
- ਮੀਗਨ ਲਿਮ (Meegan Lim)
- ਮੇਲਿਸਸ.ਹੈਂਡਮੇਡਸ (melissas.handmades)
- ਰਿਕੀ ਲਿਮਾ (Ricky Lima)
- ਸਾਗਵਾ (sagwa)
- ਦ ਇਨਪ੍ਰਿੰਟ ਕਲੈਕਟਿਵ (The inPrint Collective)
- ਦ ਪੇਪਰ ਨਾਰਵਾਲ (The Paper Narwhal)
- ਵਿਕੀ ਰੂਪਲ ਲੇਪੇ (Vicki Ruple Lepe)
- ਵਿਜ਼ੁਅਲ ਆਰਟਸ ਬ੍ਰੈਂਪਟਨ (Visual Arts Brampton)

ਵਿਆਪਕ ਰੋਜ਼ ਵਿੱਚ ਲੋਕਲ ਆਰਟਵਰਕਸ ਦੀ ਖਰੀਦਦਾਰੀ ਕਰੋ, ਜਿਹਨਾਂ ਵਿੱਚ ਸ਼ਾਮਲ ਹਨ, ਪੇਂਟਿੰਗਾਂ, ਪ੍ਰਿੰਟਸ, ਮਿੱਟੀ ਦੇ ਭਾਂਡੇ, ਜਵੈਲਰੀ ਆਦਿ, ਨਾਲ ਗੀ, ਡੀ.ਜੇ. ਰੋਸ਼ਾਨੀ (DJ ROSHANIE) ਨਾਲ ਘੁਲੇ-ਮਿਲੇ ਅਤੇ ਉਹਨਾਂ ਦੇ ਲਾਈਵ ਮਿਊਜ਼ਿਕ ਦਾ ਅਨੰਦ ਮਾਣੋ। ਸਮਰ ਆਰਟਿਸਟ ਮਾਰਕੀਟ ਵਿਖੇ, ਬ੍ਰੈਂਪਟਨ ਫਾਰਮਰਸ ਮਾਰਕੀਟ (Brampton Farmers' Market) ਤੇ ਰੁਕੋ, ਜਿਸਨੂੰ ਮੈਰੀਡਿਅਨ ਕ੍ਰੈਡਿਟ ਯੂਨੀਅਨ (Meridian Credit Union) ਵੱਲੋਂ ਪੇਸ਼ ਕੀਤਾ ਗਿਆ ਹੈ, ਇਹ ਸਵੇਰੇ 8 ਵਜੇ ਤੋਂ ਦੁਪਹਿਰ ਬਾਅਦ 1 ਵਜੇ ਤੱਕ ਲੱਗਦੀ ਹੈ ਅਤੇ ਜੌਰਜ ਸਟ੍ਰੀਟ (George Street) ਅਤੇ ਮੇਨ ਸਟ੍ਰੀਟ ਸਾਊਥ (Main Street South) ਦੇ ਵਿਚਕਾਰ ਵੈਲਿੰਗਟਨ ਸਟ੍ਰੀਟ (Wellington Street) ਤੇ ਅਤੇ ਗੇਜ ਪਾਰਕ (Gage Park) ਵਿੱਚ ਸਥਿਤ ਹੈ।

ਏ.ਸੀ.ਸੀ.ਆਈ.ਡੀ.ਏ. (ACCIDA) ਬਾਰੇ, [ਇੱਥੇ \(here\)](#) ਹੋਰ ਜਾਣਕਾਰੀ ਅਤੇ [ਇੱਥੇ \(here\)](#) ਪੂਰੇ ਕਾਰਜਕਰਮ ਦੇ ਵੇਰਵੇ ਪ੍ਰਾਪਤ ਕਰੋ।

ਡਾਉਨਟਾਉਨ ਬ੍ਰੈਂਪਟਨ ਵਿੱਚ ਪਰਿਵਰਤਨ ਜਾਰੀ ਹੈ

ਡਾਉਨਟਾਉਨ ਬ੍ਰੈਂਪਟਨ (Downtown Brampton) ਵਿੱਚ ਪਰਿਵਰਤਨ ਜਾਰੀ ਹੈ। ਰੀਜਨ ਆਫ ਪੀਲ (Region of Peel), ਖੇਤਰ ਵਿੱਚ ਵਾਟਰਮੇਨ ਅਤੇ ਸੈਨੀਟਰੀ ਸੀਵਰਾਂ ਨੂੰ ਬਦਲਣ ਲਈ ਇੱਕ ਪ੍ਰੋਜੈਕਟ ਦੀ ਅਗਵਾਈ ਕਰ ਰਿਹਾ ਹੈ। ਇਸਦੇ ਨਤੀਜੇ ਵਜੋਂ, ਕਈ ਸੜਕਾਂ ਬੰਦ ਰਹਿਣਗੀਆਂ। ਕਿਰਪਾ ਕਰਕੇ ਸਮਰ ਆਰਟਿਸਟ ਮਾਰਕੀਟ ਜਾਣ ਤੋਂ ਪਹਿਲਾਂ ਯੋਜਨਾ ਬਣਾਓ।

ਮਿਊਨਿਸਿਪਲ ਪਾਰਕਿੰਗ ਬਾਰੇ ਅੱਪਡੇਟਸ, brampton.ca ਤੇ ਪ੍ਰਾਪਤ ਕੀਤੇ ਜਾ ਸਕਦੇ ਹਨ ਜਾਂ ਬ੍ਰੈਂਪਟਨ ਟ੍ਰਾਂਜ਼ਿਟ (Brampton Transit) ਦੁਆਰਾ ਉੱਥੇ ਪਹੁੰਚੋ। ਆਪਣੀ ਟ੍ਰਿਪ, [ਟ੍ਰਿਪਲਿੰਕਸ \(Triplinx\)](#) ਦੇ ਨਾਲ ਐਡਵਾਂਸ ਵਿੱਚ ਪਲਾਨ ਕਰੋ।

ਮਾਰਕੀਟ ਸਕਵੇਅਰ ਪਾਰਕਿੰਗ ਗੈਰੇਜ (Market Square Parking Garage)

ਸਿਟੀ ਆਫ ਬ੍ਰੈਂਪਟਨ, ਮਾਰਕੀਟ ਸਕਵੇਅਰ ਪਾਰਕਿੰਗ ਗੈਰੇਜ ਵਿੱਚ ਮੈਂਟੇਨੈਂਸ ਮੁਰੰਮਤ ਪੂਰੀ ਕੀਤੀ ਜਾਵੇਗੀ ਅਤੇ ਇਸਦੇ ਨਤੀਜੇ ਵਜੋਂ, ਇਸਨੂੰ 27 ਜੂਨ ਤੋਂ 22 ਜੁਲਾਈ, 2022 ਤੱਕ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਜਾਵੇਗਾ।

ਪਾਰਕਿੰਗ ਲਗਾਤਾਰ ਹੇਠਾਂ ਲਿਖੇ ਮਿਊਨਿਸਿਪਲ ਪਾਰਕਿੰਗ ਲੈਟਸ ਅਤੇ ਗੈਰੇਜਾਂ ਵਿਖੇ ਆਉਣ ਵਾਲਿਆਂ (ਵਿਜੀਟਰਸ) ਅਤੇ ਕਾਰੋਬਾਰੀਆਂ ਲਈ, ਡਾਉਨਟਾਉਨ ਬ੍ਰੈਂਪਟਨ ਵਿੱਚ ਉਪਲਬਧ ਹੋਵੇਗੀ:

- ਜੌਨ ਸਟ੍ਰੀਟ ਪਾਰਕਿੰਗ ਗੈਰੇਜ, 16 ਜੌਨ ਸਟ੍ਰੀਟ (John Street Parking Garage, 16 John Street)
- ਸਿਟੀ ਹਾਲ ਪਾਰਕਿੰਗ ਗੈਰੇਜ, 2 ਵੈਲਿੰਗਟਨ ਸਟ੍ਰੀਟ ਵੈਸਟ (City Hall Parking Garage, 2 Wellington Street West)
- ਵੈਸਟ ਟਾਵਰ ਪਾਰਕਿੰਗ ਗੈਰੇਜ, 41 ਜੌਰਜ ਸਟ੍ਰੀਟ (West Tower Parking Garage, 41 George Street)
- ਨੈਲਸਨ ਸਕਵੇਅਰ ਪਾਰਕਿੰਗ ਗੈਰੇਜ, 9 ਡਿਪਲੋਕ ਲੇਨ (Nelson Square Parking Garage, 9 Diplock Lane)
- ਜੌਰਜ ਸਟ੍ਰੀਟ ਨੋਰਥ ਸਰਫੇਸ ਪਾਰਕਿੰਗ ਲੋਟ, 20 ਜੌਰਜ ਸਟ੍ਰੀਟ ਨੋਰਥ (George Street North Surface Parking Lot, 20 George Street North)

ਏ.ਸੀ.ਸੀ.ਆਈ.ਡੀ.ਏ. ਬਾਰੇ

ਆਰਟਸ, ਕਲਚਰ ਐਂਡ ਕ੍ਰਿਏਟਿਵ ਇੰਡਸਟਰੀ ਡਿਵੈਲਪਮੈਂਟ ਏਜੰਸੀ, ਸਿਟੀ ਆਫ ਬ੍ਰੈਂਪਟਨ ਦੇ ਅਧੀਨ ਚੱਲਣ ਵਾਲਾ ਇੱਕ ਬੇਜੋੜ ਸੰਗਠਨ ਹੈ, ਜੋ ਕਈ ਤਰ੍ਹਾਂ ਦੇ ਪ੍ਰੋਗਰਾਮਾਂ, ਸੇਵਾਵਾਂ ਅਤੇ ਵਸੀਲਿਆਂ ਦੇ ਪ੍ਰਬੰਧ ਦੇ ਦੁਆਰਾ, ਸੈਕਟਰ ਨੂੰ ਵਧਾਉਣ, ਇਸਦਾ ਜਸ਼ਨ ਮਨਾਉਣ ਅਤੇ ਇਸਦੀ ਹਿਮਾਇਤ ਕਰਨ ਤੇ ਕੇਂਦਰਿਤ ਹੈ। ਏ.ਸੀ.ਸੀ.ਆਈ.ਡੀ.ਏ., ਕਲਾ, ਸੱਭਿਆਚਾਰ ਅਤੇ ਰਚਨਾਤਮਕ ਇੰਡਸਟਰੀਆਂ ਲਈ, ਸਿਟੀ ਦਾ ਉਤਸ਼ਾਹਪੂਰਨ ਦ੍ਰਿਸ਼ਟੀਕੋਣ ਪ੍ਰਦਾਨ ਕਰਨ ਵਿੱਚ ਮਹੱਤਵਪੂਰਣ ਭਾਈਵਾਲ ਹੈ, ਜਿਵੇਂ ਕਿ ਸਿਟੀ ਦੇ ਸਟ੍ਰੈਟੇਜਿਕ ਵਿਜ਼ਨ ਅਤੇ ਕਲਚਰ ਮਾਸਟਰ ਪਲਾਨ (Culture Master Plan) ਵਿੱਚ ਸਪਸ਼ਟ ਕੀਤਾ ਗਿਆ ਹੈ।

ਹਵਾਲੇ

“ਆਰਟਸ, ਕਲਚਰ ਐਂਡ ਕ੍ਰਿਏਟਿਵ ਇੰਡਸਟਰੀ ਡਿਵੈਲਪਮੈਂਟ ਏਜੰਸੀ ਲਗਾਤਾਰ, ਬ੍ਰੈਮਪਟਨ ਦੀ ਆਰਟਸ ਕਮਿਊਨਿਟੀ ਦੇ ਨਾਲ ਜੁੜੇ ਰਹਿਣ ਲਈ ਸ਼ਾਨਦਾਰ ਕੰਮ ਕਰ ਰਹੀ ਹੈ। ਮੈਂ ਸਾਰੇ ਨਿਵਾਸੀਆਂ ਨੂੰ ਸਲਾਹ ਦਿੰਦਾ ਹਾਂ ਕਿ 16 ਜੁਲਾਈ ਨੂੰ, ਸਮਰ ਆਰਟਿਸਟ ਮਾਰਕੀਟਪਲੇਸ ਵਿਖੇ ਸਾਡੇ ਨਾਲ ਜੁੜੋ ਅਤੇ ਲੋਕਲ ਖਰੀਦਦਾਰੀ ਕਰੋ ਅਤੇ ਹਿਮਾਇਤ ਕਰੋ ਅਤੇ ਬ੍ਰੈਮਪਟਨ ਦੇ ਕਲਾਕਾਰਾਂ ਅਤੇ ਕਲਾ ਸੰਗਠਨਾਂ ਦੇ ਨਾਲ ਜੁੜੋ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਮਪਟਨ

“16 ਜੁਲਾਈ ਨੂੰ, ਸਮਰ ਆਰਟਿਸਟ ਮਾਰਕੀਟਪਲੇਸ ਲਈ ਦ ਰੋਜ਼ ਬ੍ਰੈਮਪਟਨ ਵਿਖੇ ਸਾਡੇ ਨਾਲ ਜੁੜੋ! 25 ਤੋਂ ਵੱਧ ਲੋਕਲ ਆਰਟਿਸਟ ਵਿਕਰੇਤਾਵਾਂ ਅਤੇ ਸੰਗਠਨਾਂ ਦੇ ਨਾਲ, ਹਰ ਕਿਸੇ ਲਈ ਕੁਝ ਨਾ ਕੁਝ ਹੋਵੇਗਾ। ਸਾਡੀ ਲੋਕਲ ਆਰਟਸ ਕਮਿਊਨਿਟੀ ਦੀ ਹਿਮਾਇਤ ਕਰਨ ਵਿੱਚ ਮਦਦ ਕਰੋ ਅਤੇ ਲੋਕਲ ਵਿਕਰੇਤਾਵਾਂ ਤੋਂ ਖਰੀਦਦਾਰੀ ਕਰੋ। ਅਸੀਂ ਉੱਥੇ ਤੁਹਾਨੂੰ ਮਿਲਣ ਦੀ ਉਮੀਦ ਕਰਦੇ ਹਾਂ!”

- ਰੋਏਨਾ ਸੈਂਟੋਸ (Rowena Santos), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਚੇਅਰ, ਕਮਿਊਨਿਟੀ ਸਰਵਿਸਿਜ਼, ਸਿਟੀ ਆਫ ਬ੍ਰੈਮਪਟਨ; ਕਾਉਂਸਿਲ ਪੈਨਲ ਮੈਂਬਰ, ਆਰਟਸ, ਕਲਚਰ ਐਂਡ ਕ੍ਰਿਏਟਿਵ ਇੰਡਸਟਰੀ ਡਿਵੈਲਪਮੈਂਟ ਏਜੰਸੀ

“ਸਿਟੀ ਆਫ ਬ੍ਰੈਮਪਟਨ, ਸਾਡੇ ਸ਼ਹਿਰ ਵਿੱਚ ਕਲਾ ਅਤੇ ਸੱਭਿਆਚਾਰ ਨੂੰ ਅੱਗੇ ਵਧਾਉਣ, ਲੋਕਲ ਦੀ ਹਿਮਾਇਤ ਕਰਨ ਅਤੇ ਸਾਡੀ ਕਮਿਊਨਿਟੀ ਵਿੱਚ ਸਾਰਿਆਂ ਲਈ, ਗਰਮੀ ਦੇ ਸ਼ਾਨਦਾਰ ਕਾਰਜਕਰਮ ਪ੍ਰਦਾਨ ਕਰਨ ਲਈ ਵਚਨਬੱਧ ਹੈ – ਅਤੇ ਏ.ਸੀ.ਸੀ.ਆਈ.ਡੀ.ਏ. ਦਾ ਸਮਰ ਆਰਟਿਸਟ ਮਾਰਕੀਟਪਲੇਸ, ਸਾਰੇ ਤਿੰਨਾਂ ਨੂੰ ਜੋੜਦਾ ਹੈ! 16 ਜੁਲਾਈ ਨੂੰ ਲੋਕਲ ਕਲਾਕਾਰਾਂ ਅਤੇ ਕਲਾ ਸੰਗਠਨਾਂ ਦੇ ਨਾਲ ਜੁੜੋ ਅਤੇ ਲੋਕਲ ਖਰੀਦਦਾਰੀ ਕਰੋ।”

- ਪਾਲ ਮੋਰਿਸਨ (Paul Morrison), ਇੰਟਰਿਮ ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਮਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਮਪਟਨ 70,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਸਿਟੀ ਆਫ ਬ੍ਰੈਮਪਟਨ ਮਲਟੀਕਲਚਰਲ ਮੀਡੀਆ

multiculturalmedia@brampton.ca